cient rain, as against 42 per cent in the previous week. According to a Crisil Research report last week, northwest India recorded a high deficit of 55 per cent between June 23 and July 12. Between June 23 and July 12, there was a 58 per cent deficit in rains over Rajasthan and the shortfall in central India was 39 per cent, with Gujarat accounting for 67 per cent of the shortage.

The uneven showers and the long gap between them impacted sowing of kharif crops and cast a huge shadow on their final yields, particularly for the early sown varieties. However, as things improve, experts and analysts believe the progress of the southwest monsoon would be keenly watched over the next few weeks to determine the final output.

Sowing gathers steam

After a lull for most of July, sowing of kharif crops picked up during the week ended

been sown in around 72.13 million hectares, which is 8.90 per cent less than the same period last year.

Sowing of kharif crops was 11.5 per cent lower than the same period last year (till July 16), continuing a slide from 10.45 per cent during the previous week (till July 9).

Sowing is down 3.16 per cent of the normal area (average of the last five years) till July 23.

Among major crops, as on July 23, acreage of urad is almost 23 per cent lower than last year, while that of moong is about 18 per cent lower, and bajra acreage is down 29.16 per cent. The area for groundnut cultivation is 13.16 percent lower (as of July 23) than last year, while soybean acreage is 8.74 per cent less. Cotton has been planted in 7.71 per cent less area till July 23 as compared to the same period last year.

Though still less than last year, the area covered has shown a far better improve-

The main reason for this is a spike in global markets as India imports more than 60 per cent of its annual requirement of edible oils.

w months

In the case of pulses, too, data shows that prices had risen sharply in April and May. After a series of measures were announced, prices have cooled down but are still 6-15 per cent higher than those of last year for most major pulses, including arhar, urad and masoor.

Traders and market watchers said that with international markets of pulses and edible oils expected to rule due to rising demand and low output in major producers, inflation in both commodities could be firm at least until December after which the new domestic kharif crop will hit the market.

The current bout of rains will thus act as a much needed booster, but the remainder of the season would be watched keenly because any extended break now could have an adverse impact on the final output.

Nahar SPINNING MILLS LIMITED

CIN: L17115PB1980PLC004341 Regd. Office: 373, Industrial Area-A, Ludhiana-141003 Phone No.: 0161-2600701-705

E-mail: secnsm@owmnahar.com, Website: www.owmnahar.com

NOTICE TO SHAREHOLDERS

Notice is hereby given to the Shareholders of the Company pursuant to the provisions of Section 124(6) of the Companies Act, 2013 ("the Act") read with the Investor Education and Protection Fund Authority (Accounting, Audit, Transfer and Refund) Rules, 2016 ("the Rules") as amended from time to time. The Act and the Rules, inter alia, contain provisions for transfer of all shares in respect of which, the dividend has not been paid/claimed by the shareholders for 7 (seven) consecutive years to the demat account of Investor Education and Protection Fund (IEPF) Authority.

In compliance to the requirements set out in the Act and the Rules, the Company has already dispatched the communication individually to the concerned shareholders at their registered addresses by post and electronically to those members whose email addresses were evailable, whose equify shares are liable to be transferred to IEPF under the Rules and requesting them to claim the dividend by 31st August, 2021. The Company has also uploaded the complete details of such shareholders and shares due for transfer to the IEPF account on its website at the link: http://www.owmnahar.com/spinning/pdf/nsml_unpaid_2013-14.pdf. Shareholders are requested to refer to the link to verify the details of unicaimed dividends and the shares that are due to be transferred to the IEPF.

Notice is further given to all such shareholder(s) to forward the requisite documents as mentioned in the aforesaid communication to the Company or Registrar and Transfer Agent: M/s. Alankit Assignments Limited, Alankit House, 4E/2, Jhandewalan Extension, New Delhi-110055, on or before 31st August, 2021 with a request for claiming the upaid dividend for the financial year 2013-14 onwards so that the shares are not transferred to IEPF. Shareholders are requested to note that in case no communication is received, the equity shares in respect of which the dividend remains unlcaimed, shall be transferred by the Company to IEPF Authority as per IEPF Rules, without any further notice to the shareholders.

The shareholders may please note that the details uploaded by the Company on its website shall be deemed adequate notice in respect of issue of the duplicate share certificate(s) by the Company for the purpose of transfer of physical share(s) to the IEPF Authority.

Please note that, both the unclaimed dividend and the shares transferred to the IEPF including all the benefits accruing on such shares, if any, can be claimed back from the IEPF Authority, after following the procedure prescribed by the Rules by making an application electronically (Form IEPF-5). Shareholders can also refer to the details available on www.iepf.gov.in in this regard. No claim shall lie against the Company with respect to the unclaimed dividends and shares transferred to the IEPF pursuant to the Rules.

In case shareholders have any query on the subject matter and the Rules, they may contact the Compliance Officer at Tel. 0161-5066255, email: secnsm@ownnahar.com or Company's Registrar and Transfer Agent at Tel. 011-42541234, e-mail: rta@alankit.com.

For Nahar Spinning Mills Limited

Place: Ludhiana Dated : 23.07.2021 Brij Sharma Company Secretary & Compliance Officer



THE INDIAN HUME PIPE COMPANY LIMITED

CIN: L51500MH1926PLC001255

Regd. Office: Construction House, 5,
Walchand Hirachand Road, Ballard Estate, Mumbai 400 001
Tel: +91-22-22618091,+91-22-40748181,Fax:+91-22-22656863
E-mall:info@indianhumepipe.com, Website: www.indianhumepipe.com

NOTICE TO THE SHAREHOLDERS OF 95th ANNUAL GENERAL MEETING

NOTICE is hereby given that the 95th Annual General Meeting ('AGM') of The Indian Hume Pipe Company Limited ('the company') will be held on Thursday, 26th August, 2021 at 2.30.p.m. through video conferencing ('VC') or other Audio Visual Means ('OAVM') to transact the business, set out in the Notice of AGM which is being circulated for convening the AGM.

In view of the continuing COVID-19 pandemic, the Ministry of Corporate Affairs (MCA) has vide its General Circular No. 14/2020 dated April 8, 2020, General Circular No. 17/2020 dated April 13, 2020, General Circular No. 20/2020 dated May 5, 2020 and General Circular No. 02/2021 dated January 13, 2021, issued by Ministry of Corporate Affairs (*MCA Circulars') and Circular No. SEBI/HO/CFD/CMD1/CIR/P/2020/79 dated May 12, 2020 and SEBI/HO/CFD/CMD2/CIR/P/2021/11 dated January 15 2021 issued by the Securities Exchange Board of India (*SEBI Circulars') permitted the holding of AGM through VC/OAVM without the physical presence of the Members at a common venue. In compliance with these MCA circulars and the relevant provision of the Companies Act 2013 and the SEBI (Listing Obligations and Disclosures Requirements) Regulations, 2015, the 95th AGM of the Members of the Company will be held on Thursday, 26th August, 2021, at 2.30 p.m. (IST) through VC/OAVM facility provided by National Security Depository Limited (*NSDL*) to transact the businesses as set out in the Notice convening the AGM, which will be circulated in due course of time.

In compliance with the Act, the Rules made thereunder and the above circulars, the Notice of the AGM along with the Annual Report for the Financial Year 2020-21 will be sent only by electronic mode to those Members whose email addresses are registered with the Company/ Depositories. As per MCA circulars and SEBI circulars, no physical copies of the 95th AGM Notice and Annual Report for the Financial Year 2020-21 will be sent to any shareholder. Members may note that the Notice of the AGM and Annual Report for 2020-21

well also be available on the Company's website www.indianhumepipe.com, websites of the Stock Exchanges i.e. BSE Ltd. and National Stock Exchange of India Limited at www.bseindia.com and www.nseindia.com respectively and the website of NSDL https://www.evoting.nsdl.com Members can attend and participate in the AGM through the VC/OAVM facility only.

The instructions for joining the AGM are provided in the Notice of the AGM. Members attending the meeting through VC/OAVM shall be counted for the purpose of reckoning the quorum under Section 103 of the Companies Act, 2013. The Company is providing remote e-voting facility (remote e-voting) to all its members to cast their votes on all resolutions set out in the Notice of the AGM. Additionally, the Company is providing the facility of voting through e-voting system during the AGM (e-voting). Detailed procedure for remote e-voting/e-voting is provided in the Notice of the AGM.

If your email ID is already registered with the Company/Depository, login details for e-voting are being sent to your registered email address.

The Company has fixed Thursday, 19th August, 2021 as the "cut-off date" for determining entitlement of members to cast their vote and also entitlement of

ਟੈਪਿੰਗ ਤੇ ਦਿਨਚਰਿਆ ਦੀ ਜਾਸੂਸੰ ਤੀ ਜਾਂਦੀ ਹੈ। ਜ ਰੂਸੀ ਕਾਂਡ ਨੂੰ ਲੋਕਤੀ ਦੀ ਆਵਾਜ਼ ਦਬਾਉਣ ਦਾ ਯਤਨ ਕਰਾਰ ਦਿੰਦੇ ਹੋਏ ਰਾਹਲ ਨੇ ਬਾਹਿ ਮੰਤਰੀ ਅਮਿਤ ਸ਼ਾਹ ਦੇ ਹੋਇਆ ਤੇ ਰਾਫੇਲ ਦੀ ਜਾਂਚ ਰੋਕਣ ਲਈ ਵੀ ਇਸ ਨੂੰ ਹਥਿਆਰ ਬਣਾਇਆ ਗਿਆ। ਰਾਫੇਲ ਮਾਮਲੇ 'ਚ ਐੱਫਆਈਆਰ ਤੋਂ ਠੀਕ ਪਹਿਲਾਂ ਸੀਬੀਆਈ ਦੇ ਡਾਇਰੈਕਟਰ

ਉਨ੍ਹਾਂ ਦਾ ਫੋਨ ਟੈਪਿੰਗ ਹੋ ਰਿਹਾ ਹੈ। ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮ ਦੱਸਦੇ ਹਨ ਕਿ ਉਨ੍ਹਾਂ ਨੂੰ ਆਪਣੇ ਸੀਨੀਅਰਾਂ ਨੂੰ ਇਹ ਦੱਸਣਾ ਪੈਂਦਾ ਹੈ ਕਿ ਰਾਹਲ ਗਾਂਧੀ ਨੇ ਕੀ ਕੀ ਕਿਹਾ।

ਟਿਕਾਣੇ ਦੇ ਬਾਹਰ ਜਵਾਨਾਂ ਨੂੰ ਘੇਰਾਬੰਦੀ ਕਰਦੇ ਦੇਖਿਆ ਤਾਂ ਮੁਕਾਬਲਾ ਸ਼ੁਰੂ ਹੋ ਗਿਆ। ਦੋਵਾਂ ਅੱਤਵਾਦੀਆਂ ਦੇ ਮਾਰੇ ਜਾਣ ਨਾਲ ਮਕਾਬਲਾ ਖ਼ਤਮ ਹੋ ਗਿਆ।

ਹਰਾਸਤ 27 ਤਕ ਵਧੀ

ਸ਼ਿਲਪਾ ਸ਼ੈੱਟੀ ਦਾ ਬਿਆਨ ਦਰਜ

ਪੁਲਿਸ ਨੇ ਸ਼ੁੱਕਰਵਾਰ ਨੂੰ ਕੁੰਦਰਾ ਦੀ ਪਤਨੀ ਸ਼ਿਲਪਾ ਸ਼ੈੱਟੀ ਦੇ ਵੀ ਬਿਆਨ ਦਰਜ

ਕੀਤੇ। ਉਹ ਪਤੀ ਦੀ ਕੰਪਨੀ 'ਚ ਡਾਇਰੈਕਟਰ ਸੀ, ਇਸ ਲਈ ਪੁਲਿਸ ਨੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ। ਸ਼ਿਲਪਾ ਨੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸੂਤਰਾਂ ਮੁਤਾਬਕ ਪੁੱਛਗਿੱਛ 'ਚ ਸ਼ਿਲਪਾ ਨੇ ਕਿਹਾ ਕਿ ਪੋਰਨ ਵੀਡੀਓ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ।

ਚੁਣੌਤੀਆਂ ਲਈ ਤਿਆਰ : ਪਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਲਪਾ ਸ਼ੈੱਟੀ ਨੇ ਇੰਸਟਾਗ੍ਰਾਮ 'ਤੇ ਕਿਸੇ ਬੁੱਕ ਦਾ ਪੇਜ ਸ਼ੇਅਰ ਕੀਤਾ ਹੈ ਜਿਸਦੀ ਸ਼ੁਰੂਆਤ 'ਚ ਅਮਰੀਕੀ ਲੇਖਕ ਜੇਮਜ਼ ਥਰਬਰ ਦਾ ਇਕ ਕੋਟ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਗੁੱਸੇ ਵਿਚ ਪਿੱਛੇ ਮੁੜ ਕੇ ਨਾ ਦੇਖੋ ਜਾਂ ਡਰ 'ਚ ਅੱਗੇ ਨਾ ਦੇਖੋ, ਬਲਕਿ ਜਾਗਰੂਕਤਾ 'ਚ ਚਾਰੋ ਪਾਸੇ ਦੇਖੋ। ਮੈਂ ਡੂੰਘਾ ਸਾਹ ਲੈਂਦਾ ਹਾਂ, ਇਹ ਜਾਣ ਕੇ ਖ਼ੁਸ਼ੀ ਹੁੰਦੀ ਹੈ ਕਿ ਮੈਂ ਜ਼ਿੰਦਾ ਹਾਂ।

ਕੀਤਾ ਗਿਆ ਹੈ। ਕਾਰੋਬਾਰੀ ਕੁੰਦਰਾ ਨੇ ਭੜਕਾਊ ਤਾਂ ਹੋ ਸਕਦੀਆਂ ਹਨ, ਪਰ ਉਨ੍ਹਾਂ ਆਪਣੀ ਗ੍ਰਿਫਤਾਰੀ ਨੂੰ ਬੰਬੇ ਹਾਈ ਕੋਰਟ ਨੂੰ ਅਸ਼ਲੀਲ ਨਹੀਂ ਕਿਹਾ ਜਾ ਸਕਦਾ। 'ਚ ਚਣੌਤੀ ਦਿੱਤੀ ਹੈ। ਪੋਰਨੋਗ੍ਰਾਫੀ ਮਾਮਲੇ ਪਟੀਸ਼ਨ 'ਚ ਹੇਠਲੀ ਅਦਾਲਤ ਦੇ ਫੈਸਲੇ 'ਚ ਉਸਨੇ ਕਿਹਾ ਕਿ ਉਸ ਦੀਆਂ ਫਿਲਮਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ।

ਜਨਰਲ ਪਾਵਰ ਆਫ਼ ਅਟਾਰਨੀ ਰਾਹੀਂ ਪਲਾਟ ਦੇ ਤਬਾਦਲੇ ਸਬੰਧੀ

ਰਹ ਇਸ ਦੁਆਰਾ ਆਮ ਜਨਤਾ ਅਤੇ ਸਾਰੇ ਸਬੰਧਤਾਂ ਦੀ ਜਾਣਕਾਰੀ ਲਈ <mark>ਅਧਿਸੂਚਿਤ ਕੀਤਾ ਜਾਂਦਾ ਹੈ ਕਿ ਵੈਡਵ</mark> ਭਨੋਟ ਪੁੱਤਰ ਸ਼੍ਰੀ ਸੰਜੀਵ ਕੁਮਾਰ, ਪਲਾਟ ਨੰ. ਸੀ-69 (ਪੀ), ਇੰਡਸਟ੍ਰੀਅਲ ਫੋਕਲ ਪੁਆਇੰਟ, (ਐਕਸਟੈਂਸ਼ਨ) ਜਲੰਧਰ ਦੇ ਅਲਾਟੀ, ਦੇ ਜਨਰਲ ਪਾਵਰ ਆਫ਼ ਅਟਾਰਨੀ (ਜੀਪੀਏ) ਸ਼੍ਰੀ ਸੰਜੀਵ ਭਨੋਟ ਪੁੱਤਰ ਸ਼੍ਰੀ ਰਮੇਸ਼ ਚੰਦਰ ਭਨੋਟ ਨੇ ਪੀਐੱਸਆਈਈਸੀ ਨੂੰ ਦਰਸਾਈ ਜਾਇਦਾਦ ਨੂੰ ਮੈਸ. ਵਿਜੇ ਇੰਜੀਨੀਅਰਿੰਗ ਵਰਕਸ, ਭਾਈਵਾਲਾਂ : ਸ਼੍ਰੀ ਪਰਵੀਨ ਕੁਮਾਰ, ਸ਼੍ਰੀ ਰਾਜਨ ਅਗਰਵਾਲ, ਸ਼੍ਰੀਮਤੀ ਸਰੋਜ ਅਤੇ ਸ਼੍ਰੀ ਦੀਪਕ ਅਗਰਵਾਲ ਦੇ ਪੱਖ ਵਿਚ ਹੇਠਾਂ ਵਰਨਣ ਵੇਰਵਿਆਂ ਅਨੁਸਾਰ ਤਬਦੀਲ ਕਰਨ ਲਈ ਪਹੁੰਚ ਕੀਤੀ ਹੈ। ਤਬਾਦਲੇ ਲਈ ਬੇਨਤੀ <mark>ਕਾਰਪੋਰੇਸ਼ਨ ਦੇ ਵਿਚਾਰ ਅਧੀਨ ਹੈ</mark> :

ਅਲਾਟੀ / ਜੀਪੀਏ ਦਾ ਨਾਮ	ਜਾਇਦਾਦ ਦੇ ਵੇਰਵੇ	ਜੀਪੀਏ ਦੀ ਰਜਿਸਟਰੇਸ਼ਨ ਦੇ ਵੇਰਵੇ	ਪ੍ਰਸਤਾਵਿਤ ਖਰੀਦਦਾਰਾਂ ਦੇ ਨਾਮ
ਅਲਾਟੀ ਹੀ ਵੰਭਵ ਭਨੌਟ ਪੁੱਤਰ ਹੀ ਸੰਜੀਵ ਭਨੌਟ ਹੀਪੀਏ ਹੀ ਸੰਜੀਵ ਭਨੌਟ ਪੁੱਤਰ ਹੀ ਰਮੇਸ਼ ਚੰਦਰ ਭਨੌਟ	ਪਲਾਟੇ ਨੰ. ਸੀ-69 (ਪੀ), ਆਈਐੱਫਪੀ	ਡਿਪਟੀ ਕਮਿਸ਼ਨਰ, ਜਲੰਧਰ ਦੇ ਦਫ਼ਤਰ ਵਿਚ ਲੜੀ ਨੰ. 331 ਮਿਤੀ 21.05.3021 ਤਹਿਤ ਡਿਸਪੈਰ ਕੀਤੇ ਗਏ ਹਵਾਲਾ ਨੰ. AMIB/040521/0136/01 ਮਿਤੀ 05.05.2021 (ਅਸਟ੍ਰੇਟ੍ਰਿਸ਼ੀਆ) ਅਧੀਨ ਰਜਿਸਟਰ ਸਨਰਲ ਪਾਵਰ ਆਫ਼ ਅਟਾਰਨੀ	ਮੈਸ. ਵਿਜੇ ਇੰਜੀਨੀਅਰਿੰਗ ਵਰਕਸ, ਭਾਈਵਾਲਾਂ - ਸ਼੍ਰੀ ਪਰਵੀਨ ਕੁਮਾਰ, ਸ਼੍ਰੀ ਰਾਜਨ ਅਗਰਵਾਲ, ਸ਼੍ਰੀ ਸਰੋਜ ਅਤੇ ਸ਼੍ਰੀ ਦੀਪਕ ਅਗਰਵਾਲ

ਜਨਰਲ ਪਾਵਰ ਆਫ਼ ਅਟਾਰਨੀ।

ਸ਼੍ਰੀ ਸੰਜੀਵ ਤਨੋਟ ਪੁੱਤਰ ਸ਼੍ਰੀ ਚਸੇਸ਼ ਚੰਦਰ ਤਨੋਟ ਨੇ ਹਲਫਨਾਮਾ ਵੀ ਪੇਸ਼ ਕੀਤਾ ਹੈ ਜਿਸ ਵਿਚ ਪੁਸ਼ਟੀ ਕੀਤੀ ਹੈ ਕਿ ਸ਼੍ਰੀ ਵੇਡਵ ਤਨੋਟ ਪੁੱਤਰ ਸ਼੍ਰੀ ਸੰਜੀਵ ਤਨੋਟ, ਦਰਸਾਏ ਪਲਾਟ ਦਾ ਅਲਾਟੀ ਅਜੇ ਜਿਊਦਾ ਹੈ ਅਤੇ ਵਰਨਣ ਪਾਵਰ ਆਫ਼ ਅਟਾਰਨੀ ਮਨਸੂਖ ਨਹੀਂ ਕੀਤੀ ਗਈ ਹੈ।
ਜੇਕਰ ਕਿਸੇ ਵਿਅਕਤੀ ਨੂੰ ਜੀਪੀਏ ਧਾਰਕ ਸ਼੍ਰੀ ਸੰਜੀਵ ਤਨੋਟ ਪੁੱਤਰ ਸ਼੍ਰੀ ਚਮੇਸ਼ ਚੰਦਰ ਦੇ ਰਾਹੀਂ ਇੰਡਸਟ੍ਰੀਅਲ ਪਲਾਟ ਨੇ ਸੀ-69 (ਪੀ), ਇੰਡਸਟ੍ਰੀਅਲ ਫੋਕਲ ਪੁਆਇੰਟ, (ਐਕਸਟੈੱਸਨ), ਜਲੰਧਰ ਦਾ ਉਪਰੋਕਤ ਨਾਮੀ ਵਿਅਕਤੀ ਅਰਥਾਤ ਸੇਸ਼ ਵਿਜੇ ਇੰਜੀਨੀਅਰਿੰਗ ਵਰਕਸ, ਭਾਈਵਾਲਾ : ਸ਼੍ਰੀ ਪਰਵੀਨ ਕੁਮਾਰ, ਸ਼੍ਰੀ ਰਾਜਨ ਅਗਰਵਾਲ, ਸ਼੍ਰੀਮਤੀ ਸਰੋਜ ਅਤੇ ਸ਼੍ਰੀ ਦੀਪਕ ਅਗਰਵਾਲ ਦੇ ਪੱਖ ਵਿਚ ਤਬਦੀਲ ਕਰਨ ਸਬੰਧੀ ਕੋਈ ਇਤਰਾਜ਼ ਹੈ ਤਾਂ ਉਹ/ਪੁਰਸ਼/ਮਹਿਲਾ) ਤਾਂ ਉਹ ਆਪਣਾ ਇਤਰਾਜ਼, ਜੇਕਰ ਕੋਈ, ਇਸ ਨੋਟਿਸ ਦੀ ਪ੍ਰਕਾਸ਼ਨਾਂ ਦੇ 15 ਦਿਨਾਂ ਦੇ ਅੰਦਰ-ਅੰਦਰ ਨਿਮਨਹਸਤਾਖਰੀ ਨੂੰ ਲਿਖਤੀ ਰੂਪ ਵਿਚ ਪੇਸ਼ ਕਰ ਸਕਦੇ ਹਨ, ਅਸਫਲ ਰਹਿਣ ਦੀ ਸੂਰਤ ਵਿਚ ਦਰਸਾਏ ਪਲਾਟ ਦੀ ਅਲਾਟਮੀਟ ਉਪਰੋਕਤ ਵਰਨਣ ਪ੍ਰਸਤਾਵਿਤ ਖ੍ਰੀਦਦਾਰ ਦੇ ਪੱਖ ਵਿਚ ਤਬਦੀਲ ਕਰ ਦਿੱਤੀ ਜਾਵੇਗੀ। ਇਸ ਨੋਟਿਸ ਦੀ ਪ੍ਰਕਾਸ਼ਨਾਂ ਦਾ 15 ਦਿਨਾਂ ਦਾ ਸਮਾਂ ਗੁਜ਼ਰ ਜਾਣ ਤੋਂ ਬਾਅਦ ਪ੍ਰਾਪਤ ਕਿਸੇ ਦਾਅਵੇ/ ਇਤਰਾਜ਼ਾ ਨੂੰ ਵਿਚਾਰਿਆ ਨਹੀਂ ਜਾਵੇਗਾ।

ਪੰਜਾਬ ਲਘੂ ਉਦਯੋਗਾਂ ਅਤੇ ਨਿਰਯਾਤ ਨਿਗਮ ਲਿਮਟਿਡ

ਭਿਨਿ'ਹਰ ਕੈਪੀਟਲ ਐਂਡ ਫਾਈਨਾਂਸ਼ੀਅਲ ਸਰਵਿਸਿਜ਼ ਲਿਮਟਿਡ

CIN: L45202PB2006PLC029968 ਰਜਿ. ਦਫ਼ਤਰ : 375, ਇੰਡਸਟ੍ਰੀਅਲ-ਏ, ਲੁਧਿਆਣਾ-141003 ਫੋਨ ਨੰ. : **0161-2600701-705**, ਈ-ਮੇਲ : secncfs@owmnahar.com, ਵੇੱਬਸਾਈਟ :www.owmnahar.com

ਸ਼ੇਅਰਧਾਰਕਾਂ ਲਈ ਸੂਚਨਾ

ਇਸ ਦੁਆਰਾ ਕੰਪਨੀ ਦੇ ਸ਼ੇਅਰਧਾਰਕਾਂ ਨੂੰ ਸਮੇਂ-ਸਮੇਂ 'ਤੇ ਕੀਤੀ ਸੋਧ ਅਨੁਸਾਰ ਇਨਵੈਸਟਰ ਐਜੂਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ ਅਬਾਰਿਟੀ (ਅਕਾਊਟਿੰਗ, ਆਡਿਟ, ਟਰਾਸਫਰ ਐਂਡ ਰਿਫੰਡ) ਰੁਲਜ਼, 2016 ("ਦਿ ਰੁਲਜ਼") ਦੇ ਨਾਲ ਪੜ੍ਹੇ ਜਾਂਦੇ ਕੰਪਨੀਜ਼ ਐਕਟ, 2013 ("ਦਿ ਐਕਟ") ਦੀ ਧਾਰਾ 124(6) ਦੀਆਂ ਵਿਵਸਥਾਵਾਂ ਦੇ ਸਬੰਧ ਵਿਚ ਸੂਚਿਤ ਕੀਤਾ ਜਾਂਦਾ ਹੈ। ਰਿ

ਕੋਪਨੀਜ਼ ਐਕਟ, 2013 ("ਇੱ ਅਕਟ") ਦੀ ਧਾਰਾ 124(6) ਦੀਆਂ ਵਿਵਸਥਾਵਾਂ ਦੋ ਸਬੰਧ ਵਿਚ ਸੂਚਿਤ ਕੀਤਾ ਜਾਂਦਾ ਹੈ। ਇ ਅੰਕਟ ਅਤੇ ਇ ਰੁਲਜ਼, ਇਟਰ ਆਲੀਆ, ਜਿਸ ਵਿਚ ਸਾਰੇ ਸ਼ੇਅਰਾ ਦੇ ਤਬਾਦਲੇ ਲਈ ਵਿਦਸਥਾਵਾਂ ਸ਼ਾਮਿਲ ਹਨ, ਇਸ ਸਬੰਧ ਵਿਚ ਇਲ੍ਹਾਵੈਸਟਰ ਐਜੁਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ (ਆਈਈਪੀਐਫ) ਅਥਾਰਿਟੀ ਦੇ ਡੀਮੈਟ ਅਕਾਊਂਟ ਲਈ 7 (ਸੱਤ) ਸਾਲਾਂ ਦੇ ਅਰਸੇ ਜਾਂ, ਇਸ ਤੋਂ ਵੱਧ ਲਈ ਸ਼ੇਅਰਧਾਰਕਾਂ ਨੂੰ ਡਿਵੀਡੈਂਡ ਨਹੀਂ ਦਿੱਤਾ ਗਿਆ/ਦਾਅਵਾ ਪੇਸ਼ ਨਹੀਂ ਕੀਤਾ ਗਿਆ। ਕੰਪਨੀ ਆਤੇ ਨਿਯਮਾਂ ਨਿਰਧਾਰਤ ਜ਼ਰੂਰਤਾਂ ਦੀ ਪਾਲਣਾ ਵਿਚ ਕੰਪਨੀ ਦੁਆਰਾ ਸਬੰਧਿਤ ਸ਼ੇਅਰਧਾਰਕਾਂ ਨੂੰ ਉਨ੍ਹਾਂ ਦੇ ਰਜਿਸਟਰਡ ਪਤਿਆਂ ਉੱਧਰ ਤਾਕ ਅਤੇ ਇਲੈਕਟ੍ਰਾਨਿਕਲੀ ਪੱਤਰ ਵਿਹਾਰ ਭੇਜਿਆ ਜਾ ਚੁੱਕਾ ਹੈ, ਜਿਨ੍ਹਾਂ ਨੇ ਈ-ਮੇਲ ਉਪਲਬੰਧ ਸਨ, ਜਿਨ੍ਹਾਂ ਦੇ ਇਰਇਟੀ ਸੰਅਰਜ਼ ਨਿਯਮਾਂ ਅਧੀਨ ਆਈਈਪੀਐਫ ਖਾਤੇ ਨੂੰ ਤਬਦੀਲ ਕਰਨ ਯੋਗ ਹਨ ਅਤੇ ਉਨ੍ਹਾਂ ਨੂੰ 3 ਅਗਸਤ, 20 21 ਤਕ ਡਿਵੀਡੈਂਡ ਦਾ ਦਾਅਵਾ ਕਰਨ ਲਈ ਬੇਨਤੀ ਕੀਤੀ ਗਈ ਹੈ। ਕੰਪਨੀ ਨੇ ਅਜਿਹੇ ਸ਼ੇਅਰਧਾਰਕਾਂ ਦੇ ਮੁਕੰਮਲ ਵੇਰਵੇਂ ਅਪਲੋਡ ਵੀ ਕੀਤੇ ਹਨ ਅਤੇ ਆਈਈਪੀਐਫ ਨੂੰ ਤਬਦੀਲ ਕੀਤੇ ਜਾਣ ਵਾਲੇ ਬਕਾਇਆ ਸੋਅਰਾਂ ਦੀ ਇਸ ਦੇ ਵੰਬਸਾਈਟ ਲਿੰਕ http://owmnahar.com/nahar_cl/pdi/List-of-Sahreholders-2013-14 'ਤੇ ਅਪਲੋਡ ਵੀ ਕੀਤੇ ਗਏ ਹਨ। ਸ਼ੇਅਰ ਧਾਰਕਾਂ ਨੂੰ ਅਣ-ਦਾਅਵਾ ਕੀਤੇ ਡਿਵੀਡੈਂਡਸ ਅਤੇ ਸ਼ੇਅਰਾਂ ਦੇ ਵੇਰਵਿਆਂ ਦੀ ਜਾਂਚ ਲਿੰਕ ਦਾ ਹਵਾਲਾ ਲੈਣ ਵਿੱ

ਹੋਨ। ਸ਼ਿਅਰ ਪਾਰਕਾ ਨੂੰ ਅਣ-ਦਾਅਦਾ ਕਾਤ ਭਿਵਾਡਡਮ ਅਤੇ ਸ਼ੁਅਰਾ ਦੇ ਵਹਾਵਾਸ਼ਾ ਦਾ ਜਾਰ ਲਿਕ ਦਾ ਹਵਾਨਾ ਨਵਾਦ ਬੰਨਤੀ ਕੀਤੀ ਜਾਂਦੀ ਹੈ, ਇਹ ਕਿ ਬਕਾਇਆ ਆਈਈਪੀਐੱਫ ਨੂੰ ਡਈਈਲ ਕੀਤਾ ਜਾਣਾ ਹੈ। ਅਜਿਹੇ ਸਾਰੇ ਸ਼ੁੰਅਰਧਾਰਕ (ਮਿਅਰਧਾਰਕਾ) ਨੂੰ ਲੋੜੀਦੇ ਦਸਤਾਵੰਜ਼ ਉਪਰੋਕਤ ਵਰਨਣ ਪੱਤਰ ਵਿਹਾਰ ਅਨੁਸਾਰ ਕੰਪਨੀ ਜਾਂ ਰਜਿਸਟਰਾਰ ਅਤੇ ਟਰਾਂਸਫਰ ਏਜੰਟ : ਮੇਸ਼ ਅਲੀਕਤ ਅਸਾਈਨਮੈਂਟਸ ਲਿਮਟਿਡ, ਅਲੀਕਤ ਹਾਊਸ, 4ਈ/2, ਝੰਡੇਵਾਲਾ ਅਕਸਟੇਸ਼ਨ, ਨਵੀਂ ਦਿੱਲੀ 110055 ਨੂੰ ਮਿਤੀ 31 ਅਗਸਤ, 2021 ਤੋਂ ਪਹਿਲਾਂ ਵਿੱਤੀ ਸਾਲ 2013-14 ਲਈ ਅਤੇ ਇਸ ਤੋਂ ਅੱਗੇ ਵਾਸਤੇ ਨਾ-ਅਦਾ ਕੀਤੇ ਗਏ ਡਿੱਵੀਡੈਂਡ ਦੇ ਦਾਅਵੇ ਲਈ ਬੇਨਤੀ ਸਮੇਤ ਅਰਜ਼ੀ ਭੇਜਣ ਲਈ ਕਿਹਾ ਜਾਂਦਾ ਹੈ, ਤਾਂ ਜੋ ਸ਼ੇਅਰਾਂ ਨੂੰ ਆਈਈਪੀਐਫ ਨੂੰ ਤਬਦੀਲ ਨਾ ਕੀਤਾ ਜਾ ਸਕੇ। ਸ਼ੇਅਰਧਾਰਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਗੱਲ ਨੂੰ ਧਿਆਨ ਵਿਚ ਰੱਖਣ ਕਿ ਜੇਕਰ ਕੋਈ ਪੱਤਰ ਵਿਹਾਰ ਨਹੀਂ ਕੀਤਾ ਜਾਂਦਾ ਹੈ ਤਾਂ ਦਾਅਵਾ ਨਾ ਕੀਤੇ ਬਾਕੀ ਡਿਵੀਡੈਂਡ ਦੇ ਸਬੰਧ ਵਿਚ ਸ਼ੇਅਰਾਂ ਨੂੰ ਕੰਪਨੀ ਦੁਆਰਾ ਆਈਈਪੀਐਫ ਦੇ ਨਿਯਮਾਂ ਅਨੁਸਾਰ ਆਈਈਪੀਐਫ ਨੂੰ ਸ਼ੋਅਰ ਧਾਰਕਾਂ ਨੂੰ ਬਿਨਾਂ ਕਿਸੇ ਹੋਰ ਜਾਣਕਾਰੀ ਦੇ ਤਬਦੀਲ ਕਰ ਦਿੱਤਾ ਜਾਵੇਗਾ

ਜਾਣਕਾਰੀ ਦੇ ਤਬਦਾਲ ਕਰ ਦਿਤਾ ਜਾਵਕਾ। ਸ਼ੁੰਅਰਧਾਰਕ ਕਿਰਪਾ ਕਰਕੇ ਧਿਆਨ ਰੱਖਣ ਕਿ ਡੁਪਲੀਕੇਟ ਸ਼ੇਅਰ ਸਟੀਫਿਕੇਟ (ਸਰਟੀਫਿਕੇਟਾਂ) ਦੇ ਜਾਰੀ ਕੀਤੇ ਜਾਣ ਦੇ ਸਬੰਧ ਕੰਪਨੀ ਵਾਲੀ ਇਸ ਦੀ ਵੈੱਬਸਾੀਟ ਉਪਰ ਅਪਲੋਡ ਕੀਤੇ ਗਏ ਵੇਰਵਿਆਂ ਨੂੰ ਕਿਰਪਾ ਕਰਕੇ ਦੇਖ ਲੈਣ, ਜੋ ਆਈਈਪੀਐਫ ਅਥਾਰਿਟੀ ਲਈ ਭੌਤਿਕੀ ਸ਼ੇਅਰ (ਲੇਅਰਾਂ) ਦੇ ਤਬਦੀਲ ਕਰਨ ਦੇ ਮਕਸਦ ਲਈ ਹਨ। ਕਿਰਪਾ ਕਰਕੇ ਗੋਰ ਕੀਤਾ ਜਾਵੇ ਕਿ ਅਜਿਹੇ ਸ਼ੇਅਰਾਂ ਉੱਪਰ ਬਣਦੇ ਸਾਰੇ ਲਾਭਾਂ, ਜੋ ਕੋਈ, ਸਮੇਤ ਆਈਈਪੀਐਫ ਨੂੰ ਤਬਦੀਲ ਕੀਤੇ ਬਿਨਾਂ ਦਾਅਵੇਂ ਵਾਲੇ ਦੋਵੇਂ ਡਿਵੀਡੈਂਡ ਅਤੇ ਸ਼ੇਅਰਾਂ ਲਈ ਇੱਕ ਐਪਲੀਕੇਸ਼ਨ ਇਲੈਕਟ੍ਰਾਨੀਕਲੀ (ਫ਼ਾਰਮ ਆਈਪੀਐਫ-5) ਦੇ ਨਿਯਮਾਂ ਵਿੱਚ ਨਿਰਧਾਰਤ ਵਿਧੀ ਦੀ ਪਾਲਣਾ ਕਰਨ ਤੋਂ ਬਾਅਦ ਆਈਈਪੀਐਫ ਅਥਾਰਟੀ ਤੋਂ ਵਾਪੁਸੀ ਲਈ ਫਿਰ ਦਾਅਵਾ ਦੇ ਨਿਯਮਾ ਵਿਚ ਨਿਹਥਾਰਤ ਵਿਚਾ ਦਾ ਖਾਲਣ ਕਰਨ ਤੋਂ ਕਾਸ਼ਦ ਸਾਹਿਰਸ਼ਾਸ਼ਨ ਕੀਤਾ ਜਾ ਸਕਦਾ ਹੈ। ਸ਼ੇਅਰਧਾਰਕ ਇਸ ਸਬੰਧ 'ਚ www.iepf.gov.in ਉੱਪਰ ਉਪਲਬੱਧ ਵੇਰਵਿਆਂ ਦਾ ਹਵਾਲਾ ਲੈਟ ਸਕਦੇ ਹਨ। ਨਿਯਮਾਂ ਦੀ ਪਾਲਣਾ ਵਿਚ ਅਣਕਲੋਮਡ ਡਿਵੀਡੈਂਡਸ ਅਤੇ ਆਈਈਪੀਐਫ ਨੂੰ ਤਬਦੀਲ ਕੀਤੇ ਸ਼ੇਅਰ (ਸ਼ਿਅਰਾਂ ਦੇ ਸੰਬੰਧ ਵਿਚ ਕੰਪਨੀ ਵੱਲ ਕੋਈ ਦਾਅਵਾ ਨਹੀਂ ਰਹਿ ਜਾਵੇਗਾ

ਜੇਕਰ ਸ਼ੇਅਰਧਾਰਕ ਸੰਬੰਧਿਤ ਵਿਸ਼ਾ ਮਸਲੇ ਅਤੇ ਨਿਯਮਾਂ ਨੂੰ ਲੈ ਕੇ ਕੋਈ ਪੁਛ-ਪੜਤਾਲ ਕਰਨੀ ਚਾਹੁੰਦੇ ਹਨ ਤਾਂ ਉਹ ਕੰਪਲੀਐੱਸ ਅਧਿਕਾਰੀ ਨਾਲ Q161-5066223, ਈ-ਮੇਲ : secncfs@owmnahar.com ਜਾਂ ਕੰਪਨੀ ਦੇ ਰਜਿਸਟ੍ਰਾਰ ਅਤੇ ਟਰਾਂਸਫ਼ ਏਜੰਟ ਨਾਲ ਫੋਨ ਨੰ.: 011-42541234, ਈ-ਮੇਲ : rta@alankit.com ਉੱਪਰ ਸੰਪਰਕ ਕਰ ਸਕਦੇ ਹਨ।

ਵਾਸਤੇ ਨਾਹਰ ਕੈਪੀਟਲ ਐਂਡ ਫਾਈਨਾਂਸ਼ੀਅਲ ਸਰਵਿਸਿਜ਼ ਲਿਮਟਿਡ

ਸਥਾਨ : ਲੁਧਿਆਣਾ ਮਿਤੀ : 23.07.2021

ਅੰਜਲੀ ਮੋਦਗਿਲ ਕੰਪਨੀ ਸੈਕਟਰੀ ਅਤੇ ਕੰਪਲੀਐਂਸ ਆਫ਼ਿਸਰ

V

ਸਥਾਨ : ਲੁਧਿਆਣਾ ਮਿਤੀ : 23.07.2021

🗿 ਨਾਹਰ ਸਪਾਇਨਿੰਗ ਮਿਲਜ਼ ਲਿਮਟਿਡ

CIN: L17115PB1980PLC004341 373, **ਇੰਡਸਟ੍ਰੀਅਲ-ਏ**, ਲੁਧਿਆਣਾ ਫੋਨ ਨੰ. : **0161-2600701-70**5 ਈ-ਮੇਲ : secnsm@owmnahar.com, ਵੇੱਬਸਾਈਟ :www.owmnahar.com

ਸ਼ੇਅਰਧਾਰਕਾਂ ਲਈ ਸੂਚਨਾ

ਇਸ ਦੁਆਰਾ ਕੰਪਨੀ ਦੇ ਸ਼ੇਅਰਪਾਰਕਾਂ ਨੂੰ ਸਮੇਂ-ਸਮੇਂ 'ਤੇ ਕੀਤੀ ਸੋਧ ਅਨੁਸਾਰ ਇਨਵੈਸਟਰ ਐਜੂਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ ਮੁਲਾਰ ਹੈ ਹੈ। ਅਕਾਉਟਿੰਗ, ਆਫਿਰ, ਟਰਾਂਸਰਰ ਐਂਡ ਰਿਫੰਡ) ਕੁਲਰ, 100 ("ਚਿੱ ਕੁਲਚਾ") ਦੇ ਨਾਲ ਪੜ੍ਹੇ ਜਾਂਦੇ ਕੰਪਨੀਜ਼ ਐਕਟ, 2013 ("ਦਿ ਐਕਟ") ਦੀ ਧਾਰਾ 124%) ਦੀਆਂ ਵਿਵਸਥਾਵਾਂ ਦੇ ਸਬੰਧ ਵਿਚ ਸੂਚਿਤ ਕੀਤਾ ਜਾਂਦਾ ਹੈ। ਦਿ ਐਕਟ ਅਤੇ ਦਿ ਕੁਲਰ, ਇੰਟਰ ਆਲੀਆਂ, ਜਿਸ ਵਿਚ ਸ਼ਾਰੇ ਸ਼ੇਅਰਾਂ ਦੇ ਤੇਬਾਦਲੇ ਲਈ ਵਿਵਸਥਾਵਾਂ ਸ਼ਾਮਿਲ ਹਨ, ਇਸ ਸਬੰਧ ਵਚ ਇਨਵੈਸਟਰ ਐਜੂਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ (ਆਈਈਪੀਐਫ) ਅਬਾਰਿਟੀ ਦੇ ਡੀਮੈਟ ਅਕਾਉਂਟ ਲਈ 7 (ਸੱਤ) ਸਾਲਾਂ

ਵਿਚ ਰਿਣਜਟਨ ਅਤੇ ਪ੍ਰਟਕਸ਼ਨ ਵਰ ਨੂੰ ਬਦਸ਼ਪਾਸਕ ਸਕਾਰਨ ਦੇ ਸ਼ਾਨ ਕਾਰ ਦੇ ਲਈ ((ਸਤ) ਸਨ। ਦੇ ਅਸਸ ਜਾਂ ਇਸ ਤੋਂ ਵੱਧ ਲਈ ਸ਼ੰਅਰਧਾਰਕਾਂ ਨੂੰ ਡਿਵੀਡੇਂਡ ਨਹੀਂ ਦਿੱਤਾ ਗਿਆ/ਦਾਅਵਾ ਪੇਸ਼ ਨਹੀਂ ਕੀਤਾ ਗਿਆ। ਕੰਪਨੀ ਅਤੇ ਨਿਯਮਾਂ ਨਿਰਧਾਰਤ ਜ਼ਰੂਰਤਾਂ ਦੀ ਪਾਲਣਾ ਵਿਚ ਕੰਪਨੀ ਦੁਆਰਾ ਸਬੰਧਿਤ ਸ਼ੇਅਰਧਾਰਕਾਂ ਨੂੰ ਉਨ੍ਹਾਂ ਦੇ ਰਜਿਸਟਰਡ ਪਤਿਆਂ ਉੱਪਰ ਡਾਕ ਅਤੇ ਇਲੈਕਟ੍ਰਾਨਿਕਲੀ ਪੱਤਰ ਵਿਚਾਰ ਭੇਜਿਆ ਜਾ ਚੁੱਕਾ ਹੈ, ਜਿਨ੍ਹਾਂ ਨੇ ਈ-ਮੇਲ ਉਪਲਬੰਧ ਸਨ, ਜਿਨ੍ਹਾਂ ਦੇ ਇਕੁਇੰਟੀ ਸ਼ੇਅਰਜ਼ ਨਿਯਮਾਂ ਅਧੀਨ ਆਈਈਪੀਐਫ ਖਾਤੇ ਨੂੰ ਤਬਦੀਲ ਕਰਨ ਯੋਗ ਹਨ ਅਤੇ ਉਨ੍ਹਾਂ ਨੂੰ 31 ਅਗਸਤ, 20 21 ਤਕ ਡਿਵੀਡੈਂਡ ਦਾ ਦਾਅਵਾ ਕਰਨ ਲਈ ਬੋਨਡੀ ਕੀਤੀ ਗਈ ਹੈ। ਕੰਪਨੀ ਨੇ ਅਜਿਹੇ ਸੰਅਰਧਾਰਕਾਂ ਦੇ ਮੁਕੇਸ਼ਲ ਵੇਰਵੇਂ ਦੇ ਸ਼ੁਕੂਰਤ ਕਰਨ ਯੋਗ ਹੋਰ ਅਤੇ ਉਨ੍ਹਾਂ ਨੂੰ 31 ਅਗਸਤ, 20 21 ਤਕ ਡਿਵੀਡੈਂਡ ਦਾ ਦਾਅਵਾ ਕਰਨ ਲਈ ਬੋਨਡੀ ਕੀਤੀ ਗਈ ਹੈ। ਕੰਪਨੀ ਨੇ ਅਜਿਹੇ ਸੰਗਰਧਾਰਕਾਂ ਦੇ ਮੁਕੇਸ਼ਲ ਵੇਰਵੇਂ ਦੇ ਸ਼ੁਕੂਰਤ ਕਰਨ ਯੋਗ ਹੋਰ ਸ਼ੁਕੂਰਤ ਸ਼ਿਕੂਰਤ ਸ਼ਿਕੂਰਤ ਸ਼ਿਕੂਰਤ ਸ਼ਿਕੂਰਤ ਸ਼ਿਕੂਰਤ ਸ਼ੁਕੂਰਤ ਸ਼ਿਕੂਰਤ ਸ਼ਿਕੂਰਤ ਸ਼ੁਕੂਰਤ ਸ਼ਿਕੂਰਤ ਸ਼ੁਕੂਰਤ ਸ਼ਿਕੂਰਤ ਸ ਅਪਲੋਡ ਵੀ ਕੀਤੇ ਹਨ ਅਤੇ ਆਈਈਪੀਐਫ ਨੂੰ ਤਬਦੀਲ ਕੀਤੇ ਜਾਣ ਵਾਲੇ ਬਕਾਇਆ ਸ਼ੇਅਰਾਂ ਦੀ ਇਸ ਦੇ ਵੈੱਬਸਾਈਟ ਅਪਲੇਡ ਵਾਂ ਕੀਤ ਹਨ ਅਤੇ ਆਈਈਪੀਆਫ਼ ਨੂੰ ਤਬੰਦਲ ਕੀਤ ਜਾਣ ਵਾਲੇ ਬੰਕਾਲਆ ਜ਼ੁਆਰਾ ਦੀ ਇਸ ਦੇ ਵਬੇਸਾਈਟ ਲਿੰਕ http://www.owmnahar.com/spinning/pd/insml unpaid 2013-14.pdf 'ਤੇ ਅਪਲੋਡ ਵੀ ਕੀਤੇ ਗਏ ਹਨ। ਸ਼ੁੰਅਰ ਧਾਰਕਾ ਨੂੰ ਅਣ-ਵਾਅਵਾਂ ਕੀਤੇ ਡਿਵੀਡੇਡਸ਼ ਅਤੇ ਸ਼ੁੰਅਰਾਂ ਦੇ ਵੇਰਵਿਆਂ ਦੀ ਜਾਂਚ ਲਿੰਕ ਦਾ ਹਵਾਲਾ ਲੈਣ ਦੀ ਬੇਨਤੀ ਕੀਤੀ ਜਾਂਦੀ ਹੈ, ਇਹ ਕਿ ਬਕਾਇਆ ਆਈਈਪੀਐਫ਼ ਨੂੰ ਤਬਦੀਲ ਕੀਤਾ ਜਾਣਾ ਹੈ। ਅਜਿਹੇ ਸਾਰੇ ਸ਼ੇਅਰਧਾਰਕ (ਸ਼ੁੰਅਰਧਾਰਕਾਂ) ਨੂੰ ਲੱਡੀਦੇ ਦਸਤਾਵੇਜ਼ ਉਪਰੋਕਤ ਵਰਨਣ ਪੱਤਰ ਵਿਹਾਰ ਅਨੁਸਾਰ ਕੰਪਨੀ ਜਾਂ ਰਜਿਸਟਰਾਰ ਅਤੇ ਟਰਾਸਫਰ ਏਜੰਟ : ਮੇਸ਼ ਅਲੰਕਿਤ ਅਸਾਈਨਮੈਂਟਸ ਇਮਟਿਫ਼, ਅਲੰਕਿਤ ਹਾਊਸ, 4ਈ/2, ਝੰਡੇਵਾਲਾਂ ਅੰਕਸਟੇਸ਼ਨ, ਨਵੀਂ ਦਿੱਲੀ-110055 ਨੂੰ ਮਿਤੀ ਤੇ। ਅਗਸਤ, 2021 ਤੋਂ ਪਹਿਲਾਂ ਵਿੱਤੀ ਸਾਲ 2013-14 ਲਈ ਅਤੇ ਇਸ ਤੋਂ

ਅਕਸਟਸਨ, ਨਵਾ ਦਿਲਾ-10055 ਨੂੰ 1ਸਤਾ ਤਾਂ ਅਗਸਤ, 2021 ਤੋਂ ਪਹਿਲਾਂ ਵਿੱਚ ਸਾਲੇ 2015-14 ਲਈ ਅਤੇ ਜਾਣਿਸ਼ ਕੈਂਯੋਗ ਜਾਣਾ ਹੈ, ਤਾਂ ਜੋ ਅੱਗੇ ਵਾਸਤੇ ਨਾ-ਅਦਾ ਕੀਤੇ ਗਏ ਡਿਵੀਡੈਂਡ ਦੇ ਦਾਅਵੇ ਲਈ ਬੇਨਤੀ ਸਮੇਤ ਅਰਸ਼ੀ ਭੀੜਾ ਜਾਂਦਾ ਹੈ, ਤਾਂ ਜੋ ਸ਼ੋਅਰਾ ਨੂੰ ਆਈਈਪੀਐਂਫ ਨੂੰ ਤਬਦੀਲ ਨਾ ਕੀਤਾ ਜਾ ਸਕੇ। ਸ਼ੇਅਰਧਾਰਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਗੱਲ ਨੂੰ ਪਿਆਨ ਵਿਚ ਰੱਖਣ ਕਿ ਜੇਕਰ ਕੋਈ ਪੱਤਰ ਵਿਹਾਰ ਨਹੀਂ ਕੀਤਾ ਜਾਂਦਾ ਹੈ ਤਾਂ ਦਾਅਵਾ ਨਾ ਕੀਤੇ ਬਾਕੀ ਡਿਵੀਡੈਂਡ ਦੇ ਸਬੰਧ ਵਿਚ ਸ਼ੇਅਰਾ ਨੂੰ ਕੰਪਨੀ ਦੁਆਰਾ ਆਈਈਪੀਐਫ ਦੇ ਨਿਯਮਾਂ ਅਨੁਸਾਰ ਆਈਈਪੀਐਂਫ ਨੂੰ ਸ਼ੇਅਰ ਧਾਰਕਾਂ ਨੂੰ ਬਿਨਾਂ ਕਿਸੇ ਹੋਰ ਟਕਾਰੀ ਦੇ ਤਬਦੀਲ ਕਰ ਦਿੱਤਾ ਜਾਵੇਗਾ।

ਰਿਧਾਰਕ ਕਿਰਪਾ ਕਰਕੇ ਧਿਆਨ ਰੱਖਣ ਕਿ ਡੂਪਲੀਕੇਟ ਸ਼ੇਅਰ ਸਟੀਫਿਕੇਟ (ਸਰਟੀਫਿਕੇਟਾਂ) ਦੇ ਜਾਰੀ ਕੀਤੇ ਜਾਣ 'ਦੇ ਸਬੰਧ ਕੰਪਨੀ ਵੱਲੋਂ ਇਸ ਦੀ ਵੈੱਬਸਾੀਟ ਉੱਪਰ ਅਪਲੋਡ ਕੀਤੇ ਗਏ ਵੇਰਵਿਆਂ ਨੂੰ ਕਿਰਪਾ ਕਰਕੇ ਦੇਖ ਲੈਣ, ਜੋ ਆਈਈਪੀਐਫ ਅਥਾਰਿਟੀ ਲਈ ਭੌਤਿਕੀ ਸ਼ੇਅਰ (ਸ਼ੇਅਰਾਂ) ਦੇ ਤਬਦੀਲ ਕਰਨ ਦੇ ਮਕਸਦ ਲਈ ਹਨ।

ਕਿਰਪਾ ਕਰਕੇ ਗੌਰ ਕੀਤਾ ਜਾਵੇ ਕਿ ਅਜਿਹੇ ਸ਼ੇਅਰਾਂ ਉੱਪਰ ਬਣਦੇ-ਸਾਰੇ ਲਾਭਾਂ, ਜੋ ਕੋਈ, ਸਮੇਤ ਆਈਈਪੀਐਫ ਨੂੰ ਤਬਦੀਲ ਕੀਤੇ ਬਿਨਾ ਦਾਅਵੇ ਵਾਲੇ ਦੋਵੇਂ ਡਿਵੀਡੈਂਡ ਅਤੇ ਸ਼ੇਅਰਾਂ ਲਈ ਇੱਕ ਐਪਲੀਕੇਸ਼ਨ ਇਲੈਕਟ੍ਰਾਨੀਕਲੀ (ਫ਼ਾਰਮ ਆਈਪੀਐਫ-5) ਦੇ ਨਿਯਮਾਂ ਵਿੱਚ ਨਿਰਧਾਰਤ ਵਿਧੀ ਦੀ ਪਾਲਣਾ ਕਰਨ ਤੋਂ ਬਾਅਦ ਆਈਈਪੀਐਫ ਅਬਾਰਟੀ ਤੋਂ ਵਾਪਸੀ ਲਈ ਫਿਰ ਦਾਅਵ ਸ਼ੀਤਾ ਜਾ ਸਕਦਾ ਹੈ। ਸ਼ੇਅਰਧਾਰਕ ਇਸ ਸਬੰਧ 'ਚ www.iepf.gov.in ਉੱਪਰ ਉਪਲਬੱਧ ਵੇਰਵਿਆਂ ਦਾ ਰਵਾਲਾ ਲੈਣ ਸਕਦੇ ਹਨ। ਨਿਯਮਾਂ ਦੀ ਪਾਲਣਾ ਵਿਚ ਅਣਕਲੇਮਡ ਡਿਵੀਡੈਂਡਜ ਅਤੇ ਆਈਈਪੀਐਂਫ ਨੂੰ ਤਬਦੀਲ ਕੀਤੇ ਸ਼ੇਅਰ (ਸ਼ੇਅਰਾ ਏ ਸੰਬੰਧ ਵਿਚ ਕੰਪਨੀ ਵੱਲ ਕੋਈ ਦਾਅਵਾ ਨਹੀਂ ਰਹਿ ਜਾਵੇਗਾ।

ਕਰ ਸ਼ੇਅਰਧਾਰਕ ਸੰਬੰਧਿਤ ਵਿਸ਼ਾ ਮਸਲੇ ਅਤੇ ਨਿਯਮਾਂ ਨੂੰ ਲੈ ਕੇ ਕੋਈ ਪੁਛ-ਪੜਤਾਲ ਕਰਨੀ ਚਾਹੁੰਦੇ ਹਨ ਤਾਂ ਉਹ ਕੰਪਲੀਐਂਸ ਧਿਕਾਰੀ ਨਾਲ 0161-5066255 , ਈ-ਮੇਲ : secnsm@owmnahar.com ਜਾਂ ਕੰਪਨੀ ਦੇ ਰਜਿਸਟਰਾਰ ਅਤੇ ਟਰਾਂਸਫ਼ਰ ਏਜੰਟ ਨਾਲ ਫੋਨ ਨੰ.: 011-42541234, ਈ-ਮੇਲ : rta@alankit.com ਉੱਪਰ ਸੰਪਰਕ ਕਰ ਸਕਦੇ ਹਨ।

ਵਾਸਤੇ ਨਾਹਰ ਸਪਾਇਨਿੰਗ ਮਿਲਜ਼ ਲਿਮਟਿਡ

ਕੰਪਨੀ ਸੈਕਟਰੀ ਅਤੇ ਕੰਪਲੀਐਂਸ ਆਫ਼ਿਸਰ